

ਪਿਆਰੇ ਪਰਿਵਾਰੇ,

ਵਿਦਿਆਰਥੀਆਂ ਦੀ ਸੁਰੱਖਿਆ ਅਤੇ ਗੋਪਨੀਯਤਾ ਦੀ ਰੱਖਿਆ ਵਿੱਚ ਮਦਦ ਕਰਨ ਲਈ, ਆਨਲਾਈਨ ਸਮਕਾਲੀ ਸਿਖਲਾਈ ਸੈਸ਼ਨਾਂ ਵਿੱਚ ਭਾਗ ਲੈਣ ਵਾਸਤੇ ਹੇਠ ਦਿੱਤੇ ਮਾਪਦੰਡਾਂ ਅਤੇ ਵਰਤੋਂ ਦੀਆਂ ਉਮੀਦਾਂ ਦੀ ਆਨਲਾਈਨ ਸਿਖਲਾਈ ਦੇ ਸਾਰੇ ਪਹਿਲੂਆਂ ਅਤੇ ਦਿਸ਼ਾ-ਨਿਰਦੇਸ਼ਾਂ ਦੇ ਸਾਰੇ ਮਾਡਲਾਂ (ਅਡੈਪਟਿਵ ਅਤੇ ਵਰਚੁਅਲ ਸਕੂਲ) ਵਿੱਚ ਸਾਰੇ ਵਿਦਿਆਰਥੀਆਂ ਅਤੇ ਪਰਿਵਾਰਾਂ ਵੱਲੋਂ ਪਾਲਣਾ ਕੀਤੀ ਜਾਣੀ ਚਾਹੀਦੀ ਹੈ। ਅਧਿਆਪਕਾਂ ਨੇ ਪਹਿਲਾਂ ਹਰੇਕ ਵਿਦਿਆਰਥੀ ਦੇ ਹੋਮ-ਰੂਮ ਜਾਂ ਪਹਿਲੇ ਪੀਰੀਅਡ ਦੀ ਕਲਾਸ ਵਿੱਚ ਉਮੀਦਾਂ ਦੀ ਸਮੀਖਿਆ ਕੀਤੀ ਹੈ। ਜੇ ਤੁਹਾਡੇ ਕੋਈ ਸਵਾਲ ਹਨ, ਤਾਂ ਕਿਰਪਾ ਕਰਕੇ ਆਪਣੇ ਸਕੂਲ ਦੇ ਪ੍ਰਿੰਸੀਪਲ ਨਾਲ ਸੰਪਰਕ ਕਰੋ।

ਵਰਤੋਂ ਅਤੇ ਵਿਵਹਾਰ ਲਈ ਉਮੀਦਾਂ

“ਅਸਲ ਸਮੇਂ” ਸੰਬੰਧ ਸਮਕਾਲੀ ਸਿੱਖਿਆ ਅਤੇ ਸਿਖਲਾਈ ਵਿੱਚ ਭਾਗ ਲੈਣ ਵੇਲੇ, ਵਿਦਿਆਰਥੀ ਅਤੇ ਪਰਿਵਾਰ ਹੇਠ ਲਿਖੀਆਂ ਗੱਲਾਂ ਨਾਲ ਸਹਿਮਤ ਹੁੰਦੇ ਹਨ:

- ਸਿਰਫ ਇਸਦੀ ਵਰਤੋਂ ਕਰੋ [ਬੋਰਡ ਦੁਆਰਾ ਪ੍ਰਵਾਨਿਤ ਪਲੇਟਫਾਰਮ ਅਤੇ ਸਮਕਾਲੀ ਸਿਖਲਾਈ ਟੂਲ](#);
- ਫਾਲੋ ਕਰੋ [ਤਕਨਾਲੋਜੀ ਨੀਤੀ ਅਤੇ ਪ੍ਰਕਿਰਿਆਵਾਂ ਦੀ YRDSB ਢੁੱਕਵੀਂ ਵਰਤੋਂ](#);
- ਨਿਯਮਤ ਕਲਾਸਰੂਮ ਲਈ ਵਿਹਾਰ ਅਤੇ ਵਿਵਹਾਰ ਦੇ ਸਾਰੇ ਨਿਯਮਾਂ ਦੀ ਪਾਲਣਾ ਕਰਨਾ, ਕਿਉਂਕਿ ਉਹ ਵਰਚੁਅਲ ਕਲਾਸਰੂਮ 'ਤੇ ਵੀ ਲਾਗੂ ਹੁੰਦੇ ਹਨ, ਇਸ ਵਿੱਚ ਇਹ ਸ਼ਾਮਲ ਹਨ, ਪਰ ਇਹਨਾਂ ਤੱਕ ਹੀ ਸੀਮਿਤ ਨਹੀਂ ਹੈ:
 - ਉਹਨਾਂ ਤਰੀਕਿਆਂ ਰਾਹੀਂ ਭਾਗ ਲੈਣਾ, ਜੋ ਸਾਰਿਆਂ ਨੂੰ ਸ਼ਾਮਲ ਕਰਨ ਵਾਲੇ, ਵਿਚਾਰਨ ਯੋਗ ਅਤੇ ਸਤਿਕਾਰ ਯੋਗ ਹਨ;
 - ਭੇਦਭਾਵ ਜਾਂ ਨਫ਼ਰਤ ਦੀਆਂ ਘਟਨਾਵਾਂ ਵਿੱਚ ਸ਼ਾਮਲ ਨਾ ਹੋਣਾ, ਜਿਸ ਵਿੱਚ ਇਹ ਸ਼ਾਮਲ ਹਨ, ਮੂਲਵਾਸੀਆਂ-ਵਿਰੋਧੀ ਨਸਲਵਾਦ, ਕਾਬਲ ਵਿਦਿਆਰਥੀਆਂ ਪ੍ਰਤੀ ਪੱਖਪਾਤ, ਏਸ਼ਿਆਈ ਵਾਸੀਆਂ-ਵਿਰੋਧੀ ਨਸਲਵਾਦ, ਕਾਲੇ ਲੋਕਾਂ ਵਿਰੋਧੀ ਨਸਲਵਾਦ, ਯਹੂਦੀਆਂ ਵਿਰੋਧੀ ਪੱਖਪਾਤ, ਕਿਸੇ ਖਾਸ ਵਰਗ ਦੇ ਲੋਕਾਂ ਪ੍ਰਤੀ ਪੱਖਪਾਤ, ਸਮਲਿੰਗੀ ਲੋਕਾਂ ਪ੍ਰਤੀ ਪੱਖਪਾਤ, ਮੁਸਲਮਾਨ ਲੋਕਾਂ ਪ੍ਰਤੀ ਪੱਖਪਾਤ, ਪਾਰਲਿੰਗੀ ਲੋਕਾਂ ਪ੍ਰਤੀ ਪੱਖਪਾਤ, ਪਰ ਇਹਨਾਂ ਤੱਕ ਹੀ ਸੀਮਿਤ ਨਹੀਂ; ਅਤੇ
 - ਕਿਸੇ ਅਧਿਆਪਕ ਜਾਂ ਭਰੋਸੇਮੰਦ ਸਕੂਲ ਸੰਬੰਧੀ ਸਟਾਫ਼ ਦੇ ਮੈਂਬਰ ਨੂੰ ਕਿਸੇ ਵੀ ਨਸਲਵਾਦੀ, ਨਫ਼ਰਤ ਭਰੇ, ਪੱਖਪਾਤੀ ਜਾਂ ਅਣਉਚਿਤ ਵਿਵਹਾਰ ਬਾਰੇ ਤੁਰੰਤ ਰਿਪੋਰਟ ਕਰਨਾ।
- ਸਮਕਾਲੀ ਸੈਸ਼ਨਾਂ ਵਿੱਚ ਭਾਗ ਲੈਣਾ ਸਿਰਫ ਵਿਦਿਆਰਥੀਆਂ ਤੱਕ ਹੀ ਸੀਮਿਤ ਹੈ। ਮਾਤਾ-ਪਿਤਾ/ਸਰਪ੍ਰਸਤ ਆਪਣੇ ਬੱਚਿਆਂ ਦੀ ਸਿਖਲਾਈ ਸੰਬੰਧੀ ਪਲੇਟਫਾਰਮ ਜਾਂ ਡਿਜੀਟਲ ਟੂਲਾਂ ਵਿੱਚ ਲੋਗ ਇਨ ਕਰਨ ਜਾਂ ਇਹਨਾਂ ਤੱਕ ਪਹੁੰਚ ਕਰਨ ਵਿੱਚ ਮਦਦ ਕਰ ਸਕਦੇ ਹਨ। ਸਾਰੇ ਮਾਮਲਿਆਂ ਵਿੱਚ, ਮਾਤਾ-ਪਿਤਾ ਨੂੰ ਸਿਖਲਾਈ ਵਿੱਚ ਵਿਦਿਆਰਥੀ ਦੀ ਆਜ਼ਾਦੀ ਦੀ ਮਹੱਤਤਾ ਬਾਰੇ ਯਾਦ ਕਰਵਾਇਆ ਜਾਂਦਾ ਹੈ।
- ਮਾਤਾ-ਪਿਤਾ/ਸਰਪ੍ਰਸਤ ਅਤੇ ਵਿਦਿਆਰਥੀ ਇਹ ਨਹੀਂ ਕਰਨਗੇ:
 - ਅੰਦਰੂਨੀ ਜਾਂ ਬਾਹਰੀ ਰਿਕਾਰਡਿੰਗ ਉਪਕਰਣਾਂ ਦੀ ਵਰਤੋਂ ਕਰਦਿਆਂ Google Meet ਜਾਂ Zoom ਸੈਸ਼ਨ (ਤਸਵੀਰਾਂ, ਆਵਾਜ਼ਾਂ ਜਾਂ ਵੀਡੀਓ ਸਮੇਤ) ਦੇ ਕਿਸੇ ਵੀ ਪਹਿਲੂ ਨੂੰ ਰਿਕਾਰਡ ਕਰਨਾ;
 - ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਸਮੇਤ, ਕਿਸੇ ਵੀ ਤਰੀਕੇ ਨਾਲ ਰਿਕਾਰਡ ਕੀਤੀਆਂ, ਨਕਲ ਕੀਤੀਆਂ ਜਾਂ ਵੰਡੀਆਂ ਗਈਆਂ ਸਮੱਗਰੀਆਂ ਨੂੰ ਵੰਡਣਾ/ਪੋਸਟ ਕਰਨਾ;
 - ਕਿਸੇ ਵੀ ਚੀਜ਼ ਦੀਆਂ ਫੋਟੋਆਂ ਜਾਂ ਸਕ੍ਰੀਨਸ਼ਾਟ ਲੈਣਾ, ਜਦੋਂ ਤੱਕ ਕਿਸੇ ਅਧਿਆਪਕ ਦੁਆਰਾ ਅਜਿਹਾ ਕਰਨ ਲਈ ਸਪੱਸ਼ਟ ਇਜਾਜ਼ਤ ਜਾਂ ਨਿਰਦੇਸ਼ ਨਹੀਂ ਦਿੱਤਾ ਜਾਂਦਾ ਹੈ (ਉਦਾਹਰਨ ਲਈ, ਨਿਰਦੇਸ਼ ਦੇ ਉਦੇਸ਼ਾਂ ਲਈ ਵਰਤਿਆ ਜਾਂਦਾ ਵਿਜ਼ੁਅਲ, ਜੋ ਬਾਅਦ ਵਿੱਚ ਦੁਬਾਰਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ);
 - ਕਿਸੇ ਵੀ ਢੰਗ ਨਾਲ ਸਮੱਗਰੀ ਨੂੰ ਸੋਧਣਾ ਜਾਂ ਉਸ ਵਿੱਚ ਫੇਰ-ਬਦਲ ਕਰਨਾ; ਅਤੇ
 - ਅਧਿਆਪਕ ਦੁਆਰਾ ਪ੍ਰਦਾਨ ਕੀਤੇ Google Meet ਅਤੇ Zoom ਸੈਸ਼ਨਾਂ ਦੇ ਲਿੰਕ ਸਾਂਝੇ ਕਰਨਾ/ਵੰਡਣਾ।

ਇਹਨਾਂ ਉਮੀਦਾਂ ਦੀ ਪਾਲਣਾ ਨਾ ਕਰਨ ਵਿੱਚ ਵਿਦਿਆਰਥੀ ਅਨੁਸ਼ਾਸਨਿਕ ਕਾਰਵਾਈ ਸ਼ਾਮਲ ਹੋ ਸਕਦੀ ਹੈ, ਜਿਸ ਵਿੱਚ ਮੁਅੱਤਲ ਕਰਨਾ ਜਾਂ ਬਾਹਰ ਕੱਢਣਾ ਸ਼ਾਮਲ ਹੋ ਸਕਦਾ ਹੈ।

ਆਨਲਾਈਨ ਸਮਕਾਲੀ ਸਿਖਲਾਈ ਸੈਸ਼ਨਾਂ ਦੀ ਰਿਕਾਰਡਿੰਗ

ਕਿਰਪਾ ਕਰਕੇ ਇਹ ਯਕੀਨੀ ਬਣਾਉਣ ਲਈ ਹੇਠ ਦਿੱਤੀ ਜਾਣਕਾਰੀ ਨੂੰ ਧਿਆਨ ਨਾਲ ਪੜ੍ਹੋ ਕਿ ਤੁਸੀਂ ਆਨਲਾਈਨ ਸਮਕਾਲੀ ਸਿਖਲਾਈ ਵਿੱਚ ਭਾਗ ਲੈਣ ਲਈ ਮਾਪਦੰਡਾਂ ਨੂੰ ਸਮਝਦੇ ਹੋ।

1. ਇੱਕ ਅਧਿਆਪਕ ਇਹਨਾਂ ਕੰਮਾਂ ਲਈ ਆਨਲਾਈਨ ਸਮਕਾਲੀ ਸਿਖਲਾਈ ਸੈਸ਼ਨਾਂ ਦੇ ਸਾਰੇ ਜਾਂ ਕੁਝ ਭਾਗਾਂ ਨੂੰ ਰਿਕਾਰਡ ਕਰ ਸਕਦਾ ਹੈ:
 - a. ਵਿਦਿਆਰਥੀ ਦੇ ਸਿਖਲਾਈ ਉਦੇਸ਼ਾਂ ਲਈ
 - b. ਵਿਦਿਆਰਥੀ ਦੇ ਮੁਲਾਂਕਣ ਉਦੇਸ਼ਾਂ ਲਈ

c. ਭਵਿੱਖ ਦੇ ਦਿਸ਼ਾ-ਨਿਰਦੇਸ਼ਾਂ ਦੀ ਵਰਤੋਂ ਲਈ

ਸਮਕਾਲੀ ਸਿਖਲਾਈ ਵਾਲੇ ਵੀਡੀਓ ਰਿਕਾਰਡਿੰਗਾਂ ਦੇ ਉਦੇਸ਼, ਪੁਰੰਚ, ਸਟੇਰੇਜ਼ ਅਤੇ ਧਾਰਨਾ ਬਾਰੇ ਵਧੇਰੇ ਜਾਣਕਾਰੀ ਲਈ, ਕਿਰਪਾ ਕਰਕੇ [ਇੱਥੇ ਲਿੰਕ ਕੀਤੇ ਅਕਸਰ ਪੁੱਛੇ ਜਾਣ ਵਾਲੇ ਸਵਾਲਾਂ](#) ਦਾ ਹਵਾਲਾ ਦਿਓ।

2. ਅਸਲ-ਸਮੇਂ ਤੱਕ ਪਹੁੰਚ ਵਾਲੇ ਨੇਟ-ਲੈਣ ਵਾਲੇ ਦੀ ਗੈਰ-ਮੌਜੂਦਗੀ ਵਿੱਚ, ਜਿੱਥੇ ਲਾਗੂ ਹਵੇ, ਬੰਦ-ਸੁਰਖੀ ਵਾਲੇ ਨੇਟਾਂ ਦੀ ਪ੍ਰਤੀਲਿਪੀ ਨੂੰ ਪਛਾਣ ਕੀਤੀਆਂ ਜ਼ਰੂਰਤਾਂ ਦੇ ਅਧਾਰ 'ਤੇ ਵਿਅਕਤੀਗਤ ਵਿਦਿਆਰਥੀਆਂ ਨਾਲ ਸਾਂਝਾ ਕੀਤਾ ਜਾ ਸਕਦਾ ਹੈ। ਇਹਨਾਂ ਮਾਮਲਿਆਂ ਵਿੱਚ:

- ਪਾਠ ਜਾਂ ਕਲਾਸ ਸੰਬੰਧੀ ਵਿਚਾਰ-ਵਟਾਂਦਰੇ ਦੌਰਾਨ ਜੇ ਕਿਹਾ ਗਿਆ ਸੀ ਉਸਦਾ ਇੱਕ ਲਿਖਤੀ ਰਿਕਾਰਡ ਹੁੰਦਾ ਹੈ;
- ਪ੍ਰਤੀਲਿਪੀ ਨੂੰ ਸਿਖਲਾਈ ਸੰਬੰਧੀ ਪਲੇਟਫਾਰਮ 'ਤੇ ਪੋਸਟ ਨਹੀਂ ਕੀਤਾ ਜਾਂਦਾ, ਪਰ ਸਿਰਫ ਉਸ ਵਿਦਿਆਰਥੀ(ਆਂ) ਨਾਲ ਸਾਂਝਾ ਕੀਤਾ ਗਿਆ ਹੈ, ਜਿਸ ਨੂੰ ਇਸਦੀ ਜ਼ਰੂਰਤ ਹੈ; ਅਤੇ
- ਇਹ ਨੋਟਸ ਉਹਨਾਂ ਵਿਦਿਆਰਥੀਆਂ ਦੁਆਰਾ ਵਰਤੇ ਜਾਂਦੇ ਹਨ, ਜਿਨ੍ਹਾਂ ਨੂੰ ਉਹਨਾਂ ਦੇ ਆਈ.ਈ.ਪੀ. (IEP) ਅਨੁਸਾਰ ਇਸਦੀ ਲੋੜ ਹੁੰਦੀ ਹੈ ਅਤੇ ਇਹਨਾਂ ਦੀ ਵਰਤੋਂ ਸਿਰਫ ਸੰਕਲਪ ਪ੍ਰਾਪਤੀ ਅਤੇ ਕਾਰਜਕਾਰੀ ਕਰਤੱਵ ਸੰਬੰਧੀ ਉਦੇਸ਼ਾਂ ਲਈ ਕੀਤੀ ਜਾਂਦੀ ਹੈ।

ਜੇ ਤੁਹਾਡੇ ਕੋਈ ਸਵਾਲ ਹਨ, ਤਾਂ ਕਿਰਪਾ ਕਰਕੇ ਆਪਣੇ ਸਕੂਲ ਦੇ ਪ੍ਰਿੰਸੀਪਲ ਨਾਲ ਸੰਪਰਕ ਕਰੋ।

ਤੁਹਾਡਾ ਧੰਨਵਾਦ